

2nd Foreign Office Consultations between India and Dominican Republic

July 02, 2022

ਭਾਰਤ ਅਤੇ ਡੋਮਿਨਿਕਨ ਗਣਰਾਜ ਦੇ ਵਿਦੇਸ਼ ਦਫ਼ਤਰਾਂ ਦਰਮਿਆਨ ਸਲਾਹ-ਮਸ਼ਵਰੇ ਦਾ ਦੂਜਾ ਦੌਰ

ਜੁਲਾਈ 02, 2022

1. ਭਾਰਤ ਅਤੇ ਡੋਮਿਨਿਕਨ ਗਣਰਾਜ ਦੇ ਵਿਦੇਸ਼ ਦਫ਼ਤਰਾਂ ਦਰਮਿਆਨ ਸਲਾਹ-ਮਸ਼ਵਰੇ ਦਾ ਦੂਜਾ ਦੌਰ 1 ਜੁਲਾਈ, 2022 ਨੂੰ ਸੈਂਟੋ ਡੋਮਿੰਗੋ ਵਿੱਚ ਹੋਇਆ। ਭਾਰਤੀ ਪੱਖ ਦੀ ਅਗਵਾਈ ਸਕੱਤਰ (ਪੂਰਬ) ਸ਼੍ਰੀ ਸੰਰਭ ਕੁਮਾਰ ਅਤੇ ਡੋਮਿਨਿਕਨ ਗਣਰਾਜ ਦੀ ਅਗਵਾਈ ਵਿਦੇਸ਼ ਉਪ ਮੰਤਰੀ ਰਾਜਦੂਤ ਜੋਸ ਜੂਲੀਓ ਗੋਮੇਜ਼ ਦੁਆਰਾ ਕੀਤੀ ਗਈ।
2. ਇਸ ਸਲਾਹ-ਮਸ਼ਵਰੇ ਦੌਰਾਨ ਰਾਜਨੀਤਿਕ, ਵਪਾਰ ਅਤੇ ਨਿਵੇਸ਼, ਸਮਰੱਥਾ ਨਿਰਮਾਣ ਅਤੇ ਪੁਲਾੜ, ਸਾਈਬਰ ਸੁਰੱਖਿਆ ਅਤੇ ਆਰਟੀਫੀਸ਼ੀਲ ਇੰਟੇਲਿਜੈਂਸ, ਉੱਚ ਸਿੱਖਿਆ ਅਤੇ ਸੱਭਿਆਚਾਰਕ ਸਬੰਧਾਂ ਸਮੇਤ ਵਿਗਿਆਨ ਅਤੇ ਤਕਨਾਲੋਜੀ ਵਿੱਚ ਸਹਿਯੋਗ ਸਣੇ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਗਈ। ਸੰਯੁਕਤ ਰਾਸ਼ਟਰ, ਆਲਮੀ ਸੂਰਜੀ ਗਠਜੋੜ (ISA) ਅਤੇ ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ੀਲੀਐਂਟ ਇਨਫਰਾਸਟਰਕਚਰ (CDRI) ਵਿੱਚ ਸਹਿਯੋਗ ਸਮੇਤ ਬਹੁਪੱਖੀ ਅਤੇ ਖੇਤਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।
3. ਸਕੱਤਰ (ਪੂਰਬ) ਨੇ ਵਿਦੇਸ਼ ਮੰਤਰੀ ਰੌਬਰਟੋ ਲਵਾਰੇਜ਼ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ।
4. ਇਸ ਚਰਚਾ ਦੌਰਾਨ ਮੇਜ਼ਬਾਨ ਦੇਸ਼ ਨੇ 1 ਜਨਵਰੀ 2022 ਨੂੰ ਸੈਂਟੋ ਡੋਮਿੰਗੋ ਵਿੱਚ ਹੋਈ ਭਾਰਤ ਦੇ ਰੈਜ਼ੀਡੈਂਟ ਮਿਸ਼ਨ ਦੀ ਸਥਾਪਨਾ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ਵਪਾਰ ਨੂੰ ਵਧਾਉਣ ਸਮੇਤ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਸੰਭਾਵਨਾ ਦੀ ਹਾਮੀ ਭਰੀ ਜੋ 100% ਵਧ ਕੇ 1 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਭਾਰਤ ਡੋਮਿਨਿਕਨ ਗਣਰਾਜ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।
5. ਸਲਾਹ-ਮਸ਼ਵਰੇ ਦੋਸਤਾਨਾ ਅਤੇ ਸਦਭਾਵਨਾ ਭਰੇ ਵਾਲੇ ਮਾਹੌਲ ਵਿੱਚ ਹੋਏ। ਦੋਵੇਂ ਧਿਰਾਂ ਨੇ ਸਲਾਹ-ਮਸ਼ਵਰੇ ਦਾ ਅਗਲਾ ਦੌਰ ਨਵੀਂ ਦਿੱਲੀ ਵਿਖੇ ਆਪਸੀ ਸਹੂਲਤ ਦੀ ਤਾਰੀਖ 'ਤੇ ਕਰਵਾਉਣ ਦੀ ਸਹਿਮਤੀ ਦਿੱਤੀ।

ਸੈਂਟੇ ਡੇਮਿਗੋ

ਜੁਲਾਈ 01, 2022

ਬੇਦਾਅਵਾ: ਇਹ ਅੰਦਾਜ਼ਨ ਅਨੁਵਾਦ ਹੈ। ਮੂਲ MEA ਦੀ ਵੈੱਬਸਾਈਟ 'ਤੇ ਅੰਗਰੇਜ਼ੀ ਵਿੱਚ ਉਪਲਬਧ ਹੈ ਅਤੇ ਇਸ ਨੂੰ ਅਧਿਕਾਰਤ ਪ੍ਰੈਸ ਰਿਲੀਜ਼ ਕਿਹਾ ਜਾ ਸਕਦਾ ਹੈ।

DISCLAIMER: This is an approximate translation. The original is available in English on MEA's website and may be referred to as the official press release.